

# Humanitarian Assistance to Afghanistan

February 22, 2022

---

## ਅਫਗਾਨਿਸਤਾਨ ਲਈ ਮਨੁੱਖੀ ਸਹਾਇਤਾ

22 ਫਰਵਰੀ, 2022

1. ਸੰਯੁਕਤ ਰਾਸ਼ਟਰ ਦੁਆਰਾ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਭੇਜਣ ਲਈ ਕੀਤੀਆਂ ਗਈਆਂ ਅਪੀਲਾਂ ਦੇ ਪ੍ਰਤੀਕਰਮ ਵਜੋਂ ਭਾਰਤ ਸਰਕਾਰ ਨੇ ਅਫਗਾਨਿਸਤਾਨ ਦੇ ਲੋਕਾਂ ਲਈ 50,000 ਮੀਟਰਕ ਟਨ ਕਣਕ ਭੇਟ ਵਜੋਂ ਭੇਜਣ ਦਾ ਫੈਸਲਾ ਕੀਤਾ ਹੈ। ਇਹ ਸਪਲਾਈ ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਦੁਆਰਾ ਕੀਤੀ ਜਾਵੇਗੀ ਅਤੇ ਅਫਗਾਨ ਟਰਾਂਸਪੋਰਟਰਾਂ ਦੁਆਰਾ ICP ਅਟਾਰੀ (ਭਾਰਤ) ਤੋਂ ਜਲਾਲਾਬਾਦ (ਅਫਗਾਨਿਸਤਾਨ) ਤੱਕ ਪਹੁੰਚਾਈ ਜਾਵੇਗੀ।

2. 22 ਫਰਵਰੀ, 2022 ਨੂੰ ਅੰਮ੍ਰਿਤਸਰ ਵਿਖੇ ਹੋਏ ਇੱਕ ਸਮਾਗਮ ਵਿੱਚ ਵਿਦੇਸ਼ ਸਕੱਤਰ ਸ਼੍ਰੀ ਹਰਸ਼ਵਰਧਨ ਸ਼ਿੰਗਲਾ ਨੇ ਅਫਗਾਨ ਰਾਜਦੂਤ ਸ਼੍ਰੀ ਫਰੀਦ ਮਾਮੁੰਦਜੋ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਕੰਟਰੀ ਡਾਇਰੈਕਟਰ ਸ਼੍ਰੀ ਬਿਸ਼ਾਵ ਪਰਾਜੁਲੀ ਨਾਲ ਮਿਕੇ 2500 ਮੀਟਰਕ ਟਨ ਅਨਾਜ ਵਾਲੇ 50 ਟਰੱਕਾਂ ਦੇ ਪਹਿਲੇ ਕਾਰਵਾਈ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਭਾਰਤ ਵੱਲੋਂ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਨੂੰ ਕਣਕ ਦੀ ਸਹਾਇਤਾ ਭੇਜੀ ਗਈ।

3. ਇਹ ਖੇਪ ਭਾਰਤ ਸਰਕਾਰ ਦੁਆਰਾ ਅਫਗਾਨੀ ਲੋਕਾਂ ਲਈ 50,000 ਮੀਟਰਕ ਟਨ ਕਣਕ ਦੀ ਸਪਲਾਈ ਕਰਨ ਦੀ ਵਚਨਬੱਧਤਾ ਦਾ ਹਿੱਸਾ ਹੈ। ਕਣਕ ਦੀ ਸਹਾਇਤਾ ਕਈ ਖੇਪਾਂ ਵਿੱਚ ਦਿੱਤੀ ਜਾਵੇਗੀ ਅਤੇ ਜਲਾਲਾਬਾਦ (ਅਫਗਾਨਿਸਤਾਨ) ਵਿੱਚ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ (WFP) ਨੂੰ ਸੌਂਪੀ ਜਾਵੇਗੀ। ਇਸ ਸਬੰਧ ਵਿੱਚ ਭਾਰਤ ਸਰਕਾਰ ਨੇ ਅਫਗਾਨਿਸਤਾਨ ਅੰਦਰ 50,000 ਮੀਟਰਕ ਟਨ ਕਣਕ ਵੰਡਣ ਲਈ ਡਬਲਯੂ.ਐੱਫ.ਪੀ. ਨਾਲ ਇੱਕ ਸਮਝੌਤਾ ਕੀਤਾ ਹੈ।

4. ਭਾਰਤ ਅਫਗਾਨੀ ਲੋਕਾਂ ਨਾਲ ਆਪਣੇ ਵਿਸ਼ੇਸ਼ ਸਬੰਧਾਂ ਪ੍ਰਤੀ ਵਚਨਬੱਧ ਹੈ। ਇਸ ਕੋਸ਼ਿਸ਼ ਦੇ ਹਿੱਸੇ ਵਜੋਂ ਭਾਰਤ ਪਹਿਲਾਂ ਹੀ ਕੋਵੈਕਸਿਨ ਦੀਆਂ 500,000 ਖੁਰਾਕਾਂ, 13 ਟਨ ਜ਼ਰੂਰੀ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਸਰਦੀਆਂ ਦੇ ਕੱਪੜਿਆਂ ਦੇ 500 ਯੂਨਿਟਾਂ ਦੀ ਸਪਲਾਈ ਕਰ ਚੁੱਕਾ ਹੈ। ਇਹ ਖੇਪਾਂ ਵਿਸ਼ਵ ਸਿਹਤ ਸੰਗਠਨ (WHO) ਅਤੇ ਇੰਦਰਾ ਗਾਂਧੀ ਹਸਪਤਾਲ (ਕਾਬੁਲ) ਨੂੰ ਸੌਂਪੀਆਂ ਗਈਆਂ ਸਨ।

ਅਟਾਰੀ ਬਾਰਡਰ, ਅੰਮ੍ਰਿਤਸਰ

22 ਫਰਵਰੀ, 2022

DISCLAIMER: This is an approximate translation. The original is available in English on MEA's website and may be referred to as the official press release.